

1. CIS ਨੰ.		2. ਅਰਜ਼ੀ ਦੀ ਮਿਤੀ		(ਫੋਟੋ)
3. JS ਕੋਡ/ਬ੍ਰਾਂਚ		4. ਗਾਹਕ ਦੀ ਕਿਸਮ		
5. URN		6. ਉਤਪਾਦ ਕੋਡ		
7. ਅਰਜ਼ੀ ਨੰ		8. ਜਨ ਗਰੁੱਪ ਨੰ		
9. ਕਰਜ਼ੇ ਦੀ		10. cKYC ਨੰ		

ਜਾਣਕਾਰੀ ਮੁੱਖ ਬਿਨੈਕਾਰ

1. ਪਹਿਲਾ ਨਾਮ		2. ਆਖਰੀ ਨਾਮ	
3. ਜਨਮ ਮਿਤੀ (ਦਦ-ਮਮ-ਸਸਸਸ)		4. ਲਿੰਗ	
5. ਵਿਆਹੁਤਾ ਸਥਿਤੀ		6. ਸਿੱਖਿਆ ਸਥਿਤੀ	
7. ਪਿਤਾ ਦਾ ਨਾਮ		8. ਪਤੀ/ਪਤਨੀ ਦਾ ਨਾਮ	
9. ਪ੍ਰਾਇਮਰੀ Id		10. ਪ੍ਰਾਇਮਰੀ Id ਨੰ	
11. ਸੈਕੰਡਰੀ Id		12. ਸੈਕੰਡਰੀ Id ਨੰ	
13. ਮੋਬਾਈਲ ਨੰਬਰ		14. ਧਰਮ	
15. ਜਾਤੀ		16. ਮਾਤ ਭਾਸ਼ਾ	
17. ਸਥਾਈ ਪਤਾ			
ਦਰਵਾਜ਼ਾ ਨੰ/ਸੜਕ		ਪਿੰਡ/ਸ਼ਹਿਰ/ਕਸਬਾ	
ਰਾਜ		ਜ਼ਿਲ੍ਹਾ	
ਪਿੰਨਕੋਡ		ਲੈਂਡਮਾਰਕ	
18. ਵਰਤਮਾਨ ਪਤਾ			
ਦਰਵਾਜ਼ਾ ਨੰ/ਸੜਕ		ਪਿੰਡ/ਸ਼ਹਿਰ/ਕਸਬਾ	
ਰਾਜ		ਜ਼ਿਲ੍ਹਾ	
ਪਿੰਨਕੋਡ		ਲੈਂਡਮਾਰਕ	
19. ਰੁਜ਼ਗਾਰ ਵੇਰਵੇ ਰੁਜ਼ਗਾਰ ਦੀ			
ਕਿਸਮ ਕਿੱਤਾ ਵੇਰਵਾ		ਉਦਯੋਗ ਦੀ ਕਿਸਮ	
ਵੇਚੇ ਗਏ		ਰੁਜ਼ਗਾਰ ਦੀ ਕਿਸਮ	
ਮੁੱਖ ਉਤਪਾਦ ਜਾਂ ਸੇਵਾਵਾਂ			
20. NCO ਕਿੱਤਾ ਕੋਡ/BSR ਕੋਡ		21. ਆਮਦਨ ਦੀ ਬਾਰੰਬਾਰਤਾ	
22. ਪਰਿਵਾਰਿਕ ਮੈਂਬਰਾਂ ਦੀ ਕੁੱਲ ਗਿਣਤੀ		23. ਮੌਜੂਦਾ ਨਿਵਾਸ ਵਿੱਚ ਸਾਲ	
24. ਮੌਜੂਦਾ ਪਿੰਡ / ਸ਼ਹਿਰ ਵਿੱਚ ਸਾਲ		25. ਰਿਹਾਇਸ਼ ਦੀ ਮਾਲਕੀ	
26. ਘਰ ਦੀ ਕਿਸਮ		27. ਚੁਣਿਆ ਗਿਆ ਬੀਮਾ	
28. ਕਰਜ਼ੇ ਦਾ ਉਦੇਸ਼		29. ਮਹੀਨਾਵਾਰ ਘਰੇਲੂ ਆਮਦਨ	
30. ਅੰਤਿਮ ਉਪਭੋਗਤਾ ਗਤੀਵਿਧੀ		31. ਕੌਮੀਅਤ	

ਗਾਹਕ ਜਾਣਕਾਰੀ (ਗਾਰੰਟਰ)

1. ਨਾਮ		2. ਜਨਮ ਦੀ ਮਿਤੀ		(ਫੋਟੋ)
3. ਲਿੰਗ		4. ਮਾਤ ਭਾਸ਼ਾ		
5. ਸਿੱਖਿਆ ਸਥਿਤੀ		6. ਵਿਆਹੁਤਾ ਸਥਿਤੀ		
7. ਪ੍ਰਾਇਮਰੀ Id		8. ਪ੍ਰਾਇਮਰੀ Id ਨੰ		

9. ਸੈਕੰਡਰੀ Id		10. ਸੈਕੰਡਰੀ Id ਨੰ	
11. PC ਨਾਲ ਸਬੰਧ		12. ਰਿਸ਼ਤੇ ਦਾ ਸਬੂਤ ID ਦੀ ਕਿਸਮ	
13. ਪਿਤਾ/ਪਤੀ ਦਾ ਨਾਮ		14. ਮੋਬਾਈਲ ਨੰਬਰ	
15. ਪਤੇ ਦੇ ਵੇਰਵੇ ਦਰਵਾਜ਼ਾ ਨੰ/ਸੜਕ ਰਾਜ ਪਿੰਨਕੋਡ		ਪਿੰਡ/ਸ਼ਹਿਰ/ਕਸਬਾ ਜ਼ਿਲ੍ਹਾ ਲੈਂਡਮਾਰਕ	
16. ਰੁਜ਼ਗਾਰ ਦੇ ਵੇਰਵੇ ਰੁਜ਼ਗਾਰ ਦੀ ਕਿਸਮ ਵੇਚੇ ਗਏ ਮੁੱਖ ਉਤਪਾਦ ਜਾਂ ਸੇਵਾਵਾਂ ਕਿੱਤਾ ਵੇਰਵਾ		ਉਦਯੋਗ ਦੀ ਕਿਸਮ ਰੁਜ਼ਗਾਰ ਦੀ ਕਿਸਮ	
17. BSR ਕੋਡ		18. ਆਮਦਨ ਦੀ ਬਾਰੰਬਾਰਤਾ	

ਬੈਂਕ ਦੇ ਵੇਰਵੇ

1. ਬੈਂਕ ਦਾ ਨਾਮ		2. A/c ਨੰਬਰ	
3. ਲਾਭਪਾਤਰੀ ਦਾ ਨਾਮ		4. ਬੈਂਕ ਸ਼ਾਖਾ	

ਖੇਤੀਬਾੜੀ ਗਤੀਵਿਧੀ ਦੇ ਵੇਰਵੇ

1. ਕੀ ਤੁਹਾਡੇ ਕੋਲ ਜ਼ਮੀਨ ਹੈ		2. ਏਕੜਾਂ ਵਿੱਚ ਖੇਤੀਬਾੜੀ ਜ਼ਮੀਨ	
3. ਕਿਸਾਨਾਂ ਦੀ ਸ਼੍ਰੇਣੀ		4. ਖੇਤੀਬਾੜੀ ਗਤੀਵਿਧੀਆਂ	
5. ਖੇਤੀਬਾੜੀ ਜ਼ਮੀਨ ਦਾ ਮਾਲਕ		6. ਪਸ਼ੂਆਂ ਦੀ ਗਿਣਤੀ	

ਘੋਸ਼ਣਾ

- ਮੈਂ/ਅਸੀਂ ਇਸ ਲਿਖਤ ਰਾਹੀਂ ਐਲਾਨ ਕਰਦਾ/ਦੀ/ਦੇ ਹਾਂ ਕਿ ਜਨ ਸਮਾਲ ਫਾਇਨਾਂਸ ਬੈਂਕ ("ਬੈਂਕ") ਨੂੰ ਇਸ ਅਰਜ਼ੀ ਫਾਰਮ ਵਿੱਚ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਵੇਰਵੇ ਅਤੇ ਜਾਣਕਾਰੀ ਸਾਰੇ ਪੱਖਾਂ ਵਿੱਚ ਸਹੀ, ਦਰੁਸਤ, ਸੰਪੂਰਨ ਅਤੇ ਅਪ-ਟੂ-ਡੇਟ ਹੈ। ਮੈਂ/ਅਸੀਂ ਕੋਈ ਜਾਣਕਾਰੀ ਛੁਪਾਈ ਨਹੀਂ ਹੈ।
- ਮੈਂ/ਅਸੀਂ ਇਸ ਸਬੰਧ ਵਿੱਚ ਕਿਸੇ ਹੋਰ ਸ਼੍ਰੇਣੀ ਤੋਂ ਕੋਈ ਜਾਣਕਾਰੀ ਲੈਣ ਦੇ ਬੈਂਕ ਦੇ ਅਧਿਕਾਰ ਨੂੰ ਵੀ ਸਵੀਕਾਰ ਕਰਦਾ/ਦੀ/ਦੇ ਹਾਂ। ਮੈਂ/ਅਸੀਂ ਸਮਝਦਾ/ਦੀ/ਦੇ ਹਾਂ ਕਿ ਉਪਰੋਕਤ ਸਾਰੀ ਜਾਣਕਾਰੀ ਕਿਸੇ ਵੀ ਸਹੂਲਤ ਦਾ ਆਧਾਰ ਬਣੇਗੀ ਜੋ ਬੈਂਕ ਮੈਨੂੰ/ਸਾਨੂੰ ਆਪਣੀ ਮਰਜ਼ੀ ਨਾਲ ਦੇਣ ਦਾ ਫੈਸਲਾ ਕਰ ਸਕਦਾ ਹੈ।
- ਬੈਂਕ ਦੇ ਪ੍ਰਤੀਨਿਧੀ ਜਾਂ ਬੈਂਕ ਦੇ ਕਿਸੇ ਵੀ ਅਧਿਕਾਰੀ ਨੇ ਮੇਰੇ/ਸਾਡੇ ਕਰਜ਼ੇ ਦੀ ਅਰਜ਼ੀ ਦੀ ਪ੍ਰਕਿਰਿਆ ਲਈ ਕਿਸੇ ਵੀ ਢੰਗ ਰਾਹੀਂ ਮੇਰੇ/ਸਾਡੇ ਤੋਂ ਕੋਈ ਨਕਦ ਜਾਂ ਚੈੱਕ ਜਾਂ ਕੋਈ ਰਕਮ ਨਹੀਂ ਲਈ ਹੈ।
- ਮੈਂ/ਅਸੀਂ ਬੈਂਕ ਜਾਂ ਇਸ ਦੇ ਏਜੰਟਾਂ ਨੂੰ ਇਸ ਅਰਜ਼ੀ ਫਾਰਮ ਵਿਚਲੀ ਜਾਣਕਾਰੀ ਨਾਲ ਸਬੰਧਤ ਹਵਾਲੇ ਅਤੇ ਪੁੱਛਗਿੱਛ ਕਰਨ ਦਾ ਅਧਿਕਾਰ ਵੀ ਦਿੰਦਾ/ਦੀ/ਦੇ ਹਾਂ ਜੋ ਬੈਂਕ ਜ਼ਰੂਰੀ ਸਮਝਦਾ ਹੋਵੇ।
- ਮੈਂ/ਅਸੀਂ ਸਮਝਦਾ/ਦੀ/ਦੇ ਹਾਂ ਕਿ ਬੈਂਕ ਇਸ ਕਰਜ਼ਾ ਅਰਜ਼ੀ ਫਾਰਮ ਨੂੰ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ ਅਤੇ ਅਰਜ਼ੀ ਦੇ ਨਾਲ ਪੇਸ਼ ਕੀਤੀ ਗਈ ਫੋਟੋ ਅਤੇ ਦਸਤਾਵੇਜ਼ਾਂ ਨੂੰ ਆਪਣੇ ਕੋਲ ਰੱਖਣ ਦਾ ਅਧਿਕਾਰ ਰੱਖਦਾ ਹੈ ਅਤੇ ਵਾਪਸ ਨਹੀਂ ਕਰੇਗਾ। ਜੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਹੈ/ਨਹੀਂ ਮੰਨਿਆ ਜਾਂਦਾ ਹੈ ਤਾਂ ਬਿਨੈਕਾਰ ਨੂੰ ਇਸਦੇ ਕਾਰਨਾਂ ਬਾਰੇ ਸੂਚਿਤ ਕੀਤਾ ਜਾਵੇਗਾ।
- ਮੈਂ/ਅਸੀਂ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਫੰਡਾਂ ਦੀ ਵਰਤੋਂ ਸਿਰਫ਼ ਦੱਸੇ ਗਏ ਉਦੇਸ਼ ਲਈ ਕੀਤੀ ਜਾਵੇਗੀ ਅਤੇ ਕਿਸੇ ਵੀ ਸੱਟੇਬਾਜ਼ੀ ਜਾਂ ਕਿਸੇ ਸਮਾਜ ਵਿਰੋਧੀ ਉਦੇਸ਼ਾਂ ਲਈ ਨਹੀਂ ਵਰਤੀ ਜਾਵੇਗੀ।
- ਅਸੀਂ ਕਾਰਵਾਈ, ਸੇਵਾ, ਦਸਤਾਵੇਜ਼ ਖਰਚਿਆਂ ਆਦਿ ਅਦਾ ਕਰਨ ਲਈ ਸਹਿਮਤ ਹਾਂ ਜੋ ਬੈਂਕ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਕੀਤੇ ਜਾਣ।
- ਮੈਂ/ਅਸੀਂ ਬੈਂਕ ਨੂੰ ਕਿਸੇ ਵੀ ਫੀਸ, ਖਰਚੇ, ਵਿਆਜ ਆਦਿ ਲਈ ਬੈਂਕ ਨਾਲ ਮੇਰੇ/ਸਾਡੇ ਬਚਤ ਬੈਂਕ ਖਾਤੇ ਨੂੰ ਡੈਬਿਟ ਕਰਨ ਦਾ ਅਧਿਕਾਰ ਦਿੰਦਾ/ਦੀ/ਦੇ ਹਾਂ। ਜਿਵੇਂ ਕਿ ਲਾਗੂ ਹੋ ਸਕਦਾ ਹੈ।
- ਮੈਂ/ਅਸੀਂ ਬੈਂਕ ਦੁਆਰਾ ਲਾਗੂ ਵਿਆਜ ਦੀ ਦਰ ਬਾਰੇ ਜਾਣੂ ਹਨ।
- ਮੇਰੇ/ਸਾਡੇ ਉੱਤੇ ਕਰਜ਼ੇ ਦੇ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਲਾਗੂ ਹਨ ਜੋ ਮੇਰੇ/ਸਾਡੇ ਅਤੇ ਬੈਂਕ ਦੇ ਵਿਚਕਾਰ ਲਾਗੂ ਕੀਤਾ ਜਾ ਸਕਦਾ ਹੋਵੇ।
- ਮੈਂ/ਅਸੀਂ ਸਹਿਮਤ ਹਾਂ ਅਤੇ ਸਮਝਦਾ/ਦੀ/ਦੇ ਹਾਂ ਕਿ ਬੈਂਕ ਕੋਲ ਆਪਣੀ ਪੂਰੀ ਮਰਜ਼ੀ ਨਾਲ, ਪੂਰੇ ਕਰਜ਼ੇ/ਪੇਸ਼ਗੀ ਨੂੰ ਵਾਪਸ ਹਾਸਿਲ ਕਰਨ ਦਾ ਹੱਕ ਹੋਵੇਗਾ, ਭਾਵੇਂ ਇਹ ਅਦਾਯੋਗ ਅਤੇ ਭੁਗਤਾਨਯੋਗ ਹੋਵੇ ਜਾਂ ਨਾ, ਬਿਨਾਂ ਕਿਸੇ ਕਾਰਨ ਨਿਰਧਾਰਤ ਕੀਤੇ ਅਤੇ ਇਸਦੇ ਅਧਿਕਾਰਾਂ, ਉਪਚਾਰਾਂ ਅਤੇ ਸਕਿਊਰਿਟੀਜ਼ ਨੂੰ ਲਾਗੂ ਕਰ ਸਕਦਾ ਹੈ।
- ਮੈਂ ਇਸ ਨਾਲ ਬੈਂਕ ਨੂੰ ਅਧਿਕਾਰਤ ਕਰਦਾ/ਦੀ/ਦੇ ਹਾਂ ਅਤੇ ਸਹਿਮਤੀ ਦਿੰਦਾ/ਦੀ/ਦੇ ਹਾਂ ਕਿ ਬਿਨਾਂ ਕਿਸੇ ਨੋਟਿਸ ਦੇ, ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦਾ ਖੁਲਾਸਾ, ਬੈਂਕ ਤੋਂ ਮੇਰੇ/ਸਾਡੇ ਦੁਆਰਾ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਸੰਬੰਧ ਵਿੱਚ ਲਾਗੂ ਕੀਤੇ ਗਏ/ਲਾਗੂ ਕੀਤੇ ਜਾਣ ਵਾਲੇ ਸੰਬੰਧਿਤ ਦਸਤਾਵੇਜ਼, ਬੈਂਕ ਦੀਆਂ ਹੋਰ ਸ਼ਾਖਾਵਾਂ/ਸਹਾਇਕ ਕੰਪਨੀਆਂ/ਸਹਿਯੋਗੀ/ਕ੍ਰੈਡਿਟ ਬਿਊਰੋ/ਰੇਟਿੰਗ ਏਜੰਸੀਆਂ/ਸੇਵਾ ਪ੍ਰਦਾਤਾ, ਬੈਂਕਾਂ/ਵਿੱਤੀ ਸੰਸਥਾਵਾਂ, ਸਰਕਾਰੀ/ਰੈਗੂਲੇਟਰੀ ਅਥਾਰਟੀਆਂ ਜਾਂ ਤੀਜੀ ਧਿਰ ਨੂੰ ਜਾਣਕਾਰੀ ਦੀ ਤਸਦੀਕ, ਕ੍ਰੈਡਿਟ ਜੋਖਮ ਵਿਸ਼ਲੇਸ਼ਣ, ਜਾਂ ਹੋਰ ਸਬੰਧਤ ਉਦੇਸ਼ਾਂ ਲਈ ਜੋ ਬੈਂਕ ਉਚਿਤ ਸਮਝ ਸਕਦਾ ਹੈ ਲਈ ਕਰੇ।
- ਮੈਂ/ਅਸੀਂ ਸਹਿਮਤ ਹਾਂ ਕਿ ਮੈਂ/ਸਾਨੂੰ ਖਾਤਾ ਖੋਲ੍ਹਣ ਦੇ ਉਦੇਸ਼ ਲਈ ਮੇਰੀ/ਸਾਡੀ ਪਛਾਣ/ਪਤੇ ਦਾ ਸਬੂਤ ਸਥਾਪਤ ਕਰਨ ਲਈ ਬੈਂਕ ਦੁਆਰਾ ਵੱਖ-ਵੱਖ ਵਿਕਲਪ ਪ੍ਰਦਾਨ ਕੀਤੇ ਗਏ ਹਨ ਅਤੇ ਮੈਂ/ਅਸੀਂ ਆਪਣਾ ਆਧਾਰ ਬੈਂਕ ਨੂੰ ਸਵੈਇੱਛਤ ਤੌਰ ਤੇ ਜਮ੍ਹਾਂ ਕੀਤਾ ਹੈ।
- ਮੈਨੂੰ/ਸਾਨੂੰ ਬੈਂਕ ਤੋਂ ਕੋਈ ਇਤਰਾਜ਼ ਨਹੀਂ ਹੈ ਜੇ ਕਵਿੱਕ ਰਿਸਪਾਂਸ (QR) ਕੋਡ ਰਾਹੀਂ ਜਾਂ UIDAI ਜਾਂ ਕਿਸੇ ਹੋਰ ਕਾਨੂੰਨ ਦੁਆਰਾ ਸਮੇਂ-ਸਮੇਂ ਤੇ ਨਿਰਧਾਰਤ ਕੀਤੇ ਗਏ ਆਧਾਰ ਦੀ ਵੈਧਤਾ ਨੂੰ ਪ੍ਰਮਾਣਿਤ ਕਰੇ।
- ਮੈਂ/ਅਸੀਂ UIDAI, ED, NPCI, CKYC, KRA, CERSAI ਅਤੇ ਕਿਸੇ ਹੋਰ ਅਥਾਰਟੀ ਜਾਂ ਰੈਗੂਲੇਟਰੀ ਸੰਸਥਾ ਨਾਲ ਜਾਂ ਕਾਨੂੰਨ ਦੀਆਂ ਜ਼ਰੂਰਤਾਂ ਅਨੁਸਾਰ ਕਿਸੇ ਵੀ ਉਦੇਸ਼ ਲਈ ਆਧਾਰ ਨੰਬਰ, ਆਧਾਰ/ਪਛਾਣ ਜਾਣਕਾਰੀ ਦੀ ਵਰਤੋਂ/ਵਟਾਂਦਰੇ ਜਾਂ ਸਾਂਝਾ ਕਰਨ ਦੀ ਸਹਿਮਤੀ ਦਿੰਦਾ/ਦੀ/ਦੇ ਹਾਂ।
- ਮੈਂ/ਅਸੀਂ ਬੈਂਕ ਨੂੰ ਮੇਰੇ/ਸਾਡੇ ਨਿਵਾਸ/ਰੁਜ਼ਗਾਰ/ਕਿੱਤੇ/ਰਜਿਸਟਰਡ ਮੋਬਾਈਲ ਨੰ. ਅਤੇ ਈਮੇਲ ID ਪ੍ਰਦਾਨ ਕਰਨ ਲਈ ਅਤੇ ਕੋਈ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤ ਜੋ ਬੈਂਕ ਨੂੰ ਇਸ ਸੰਬੰਧ ਵਿੱਚ ਲੋੜੀਂਦੀ ਹੋ ਸਕਦੀ ਹੋਵੇ। ਮੈਂ/ਅਸੀਂ ਮੰਨਦਾ/ਦੀ/ਦੇ ਹਾਂ ਕਿ ਬੈਂਕ ਕੋਲ ਕਿਸੇ ਵੀ ਤੀਜੀ ਧਿਰ ਦੇਸੀਮੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਗਤੀਵਿਧੀ ਨੂੰ ਨਿਰਧਾਰਤ ਕਰਨ ਦਾ ਹੱਕਦਾਰ ਹੋਵੇਗਾ।
- ਮੈਂ/ਅਸੀਂ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਉਪਰੋਕਤ ਜ਼ਿਕਰ ਕੀਤਾ ਮੋਬਾਈਲ ਨੰਬਰ ਮੇਰੇ/ਮੇਰੇ ਗਾਰੰਟਰ ਕੋਲ ਹੈ ਅਤੇ ਕਿਸੇ ਹੋਰ ਤੀਜੀ ਧਿਰ ਦੁਆਰਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਮੈਂ/ਅਸੀਂ ਬੈਂਕ ਕਰਮਚਾਰੀਆਂ/ਇਸਦੇ ਅਧਿਕਾਰਤ ਸਹਿਯੋਗੀਆਂ/ਸਾਥੀਆਂ ਨੂੰ ਕਿਸੇ ਵੀ ਲੈਣ-ਦੇਣ ਦੀ ਸੱਚਾਈ ਦੀ ਤਸਦੀਕ ਕਰਨ ਲਈ, ਜਿਵੇਂ ਕਿ ਬੈਂਕ ਦੁਆਰਾ ਉਚਿਤ ਸਮਝਿਆ ਜਾਵੇ ਅਤੇ ਈ-ਮੇਲ/SMS/ਫੋਨ ਕਾਲਾਂ ਰਾਹੀਂ ਬੈਂਕ ਦੇ ਉਤਪਾਦਾਂ ਅਤੇ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਲਈ ਮੇਰੇ/ਸਾਡੇ ਨਾਲ ਸੰਪਰਕ ਕਰਨ ਦਾ ਅਧਿਕਾਰ ਦਿੰਦੇ ਹਾਂ। ਇਹ ਸਹਿਮਤੀ NDC ਲਈ ਕਿਸੇ ਵੀ ਰਜਿਸਟ੍ਰੇਸ਼ਨ ਨੂੰ ਅਣਡਿੱਠਾ ਕਰਦੀ ਹੈ।
- ਮੈਂ/ਅਸੀਂ ਇਸ ਲਿਖਤ ਰਾਹੀਂ ਐਲਾਨ ਕਰਦਾ/ਦੀ/ਦੇ ਹਾਂ ਕਿ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਬੈਂਕ ਜਾਂ ਹੋਰ ਬੈਂਕ ਵਿੱਚ ਡਾਇਰੈਕਟਰ ਨਹੀਂ ਹੈ।

19. ਕਰਜ਼ੇ ਦੀ ਅਦਾਇਗੀ ਜਾਂ ਉਸ ਉੱਤੇ ਵਿਆਜ ਜਾਂ ਕਰਜ਼ੇ ਦੀਆਂ ਕਿਸੇ ਵੀ ਸਹਿਮਤ ਕਿਸ਼ਤਾਂ ਦੀ ਅਦਾਇਗੀ ਵਿੱਚ ਮੇਰੇ/ਸਾਡੇ ਦੁਆਰਾ ਡਿਫਾਲਟ ਹੋਣ ਦੀ ਸਥਿਤੀ ਵਿੱਚ, ਬੈਂਕ ਅਤੇ/ਜਾਂ RBI ਨੂੰ ਮੇਰੇ/ਸਾਡੇ ਨਾਮ/ਨਾਮਾਂ ਨੂੰ ਡਿਫਾਲਟਰ/ਜਾਣਬੁੱਝ ਕੇ ਡਿਫਾਲਟਰਾਂ ਵਜੋਂ ਅਜਿਹੇ ਤਰੀਕੇ ਨਾਲ ਅਤੇ ਅਜਿਹੇ ਮਾਧਿਅਮ ਰਾਹੀਂ ਪ੍ਰਗਟ ਕਰਨ ਜਾਂ ਪ੍ਰਕਾਸ਼ਤ ਕਰਨ ਦਾ ਅਸੀਂ ਮਿਤ ਅਧਿਕਾਰ ਹੋਵੇਗਾ ਜਿਵੇਂ ਬੈਂਕ ਜਾਂ RBI ਆਪਣੇ ਪੂਰਨ ਵਿਵੇਕ ਅਨੁਸਾਰ ਉਚਿਤ ਸਮਝੇ।
20. ਮੈਂ/ਅਸੀਂ ਇਹ ਵੀ ਸਮਝਦੇ ਹਨ ਕਿ ਮੇਰੇ/ਸਾਡੇ ਦੁਆਰਾ ਸਵੈਇੱਛਤ ਤੌਰ 'ਤੇ ਚੁਣੇ ਗਏ ਬੀਮੇ ਦੇ ਸੰਬੰਧ ਵਿੱਚ ਦਾਅਵੇ ਬੀਮਾ ਕੰਪਨੀ ਦੇ ਇਕੱਲੇ ਵਿਵੇਕ ਅਨੁਸਾਰ ਕੀਤੇ ਜਾਣਗੇ ਅਤੇ ਨਾ ਹੀ ਬੈਂਕ ਅਤੇ ਨਾ ਹੀ ਇਸਦੇ ਅਧਿਕਾਰੀ ਕਿਸੇ ਵੀ ਤਰੀਕੇ ਨਾਲ ਇਸਦੇ ਲਈ ਜ਼ਿੰਮੇਵਾਰ ਹਨ।
21. ਮੈਂ/ਅਸੀਂ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਮੇਰੇ/ਸਾਡੇ ਵਿਰੁੱਧ ਕੋਈ ਵੀ ਵਾਲੀਆਪਨ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਮੈਨੂੰ/ਸਾਨੂੰ ਕਦੇ ਵੀ ਵਾਲੀਆਪਨ ਘੋਸ਼ਿਤ ਕੀਤਾ ਗਿਆ ਹੈ।
22. ਮੈਂ/ਅਸੀਂ ਅੱਗੇ ਮੰਨਦਾ/ਦੀ/ਦੇ ਹਾਂ ਕਿ ਮੈਂ/ਅਸੀਂ ਮੇਰੇ/ਸਾਡੇ ਦੁਆਰਾ ਚੁਣੇ ਗਏ JDG ਕਰਜ਼ੇ ਨੂੰ ਨਿਯੰਤ੍ਰਿਤ ਕਰਨ ਵਾਲੇ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਿਆ, ਸਮਝਿਆ ਅਤੇ ਸਵੀਕਾਰ ਕੀਤਾ ਹੈ।
23. ਮੈਂ/ਅਸੀਂ ਸਮਝਦਾ/ਦੀ/ਦੇ ਹਾਂ ਕਿ ਮੈਂ/ਅਸੀਂ ਆਪਣੇ ਆਪ ਨੂੰ ਜਾਂ ਆਪਣੇ ਪਤੀ/ਪਤਨੀ ਜਾਂ ਸਾਡੇ ਦੋਵਾਂ ਨੂੰ ਕਰਜ਼ੇ ਦੀ ਮਿਆਦ ਦੇ ਬਰਾਬਰ ਦੀ ਮਿਆਦ ਲਈ ਮਨਜ਼ੂਰਸ਼ੁਦਾ ਕਰਜ਼ੇ ਦੀ ਰਕਮ ਦੇ ਵਿਰੁੱਧ ਬੀਮਾ ਕਰਵਾਉਣ ਦੀ ਚੋਣ ਕਰ ਸਕਦਾ/ਦੀ/ਦੇ ਹਾਂ। ਬੀਮੇ ਦਾ ਪ੍ਰੀਮੀਅਮ, ਜੇ ਚੁਣਿਆ ਜਾਂਦਾ ਹੈ, ਤਾਂ (ਕਰੀਬੀ 100 ਤੱਕ ਬਦਲਿਆ ਜਾਵੇਗਾ) ਵੱਡੇ ਦੇ ਦੌਰਾਨ ਮਨਜ਼ੂਰਸ਼ੁਦਾ ਰਕਮ ਤੋਂ ਕੱਟਿਆ ਜਾਵੇਗਾ ਅਤੇ ਬਾਕੀ ਰਕਮ ਮੈਨੂੰ/ਸਾਨੂੰ ਸੌਂਪੀ ਜਾਵੇਗੀ।
24. ਮੈਨੂੰ/ਸਾਨੂੰ ਬੀਮਾ ਮਿਆਦ ਕਰਜ਼ੇ ਦੀ ਮਿਆਦ ਨਾਲ ਜੁੜੀ ਹੋਈ ਹੈ, ਜੋ ਕਿ ਬੀਮਾ ਰਕਮ ਸਾਰੀ ਕਰਜ਼ੇ ਦੀ ਰਕਮ ਨੂੰ ਕਵਰ ਕਰਦੀ ਹੈ।
25. ਮੈਂ/ਅਸੀਂ ਵੱਖ-ਵੱਖ ਬੈਂਕ ਲੇਨ ਪੇਸ਼ਕਸ਼ ਸਕੀਮਾਂ ਜਾਂ ਲੇਨ ਪ੍ਰੋਮੋਸ਼ਨਲ ਗਤੀਵਿਧੀਆਂ ਜਾਂ ਕਿਸੇ ਹੋਰ ਪ੍ਰੋਮੋਸ਼ਨਲ ਸਕੀਮਾਂ ਦੇ ਲਾਭਾਂ ਦਾ ਲਾਭ ਉਠਾਉਣਾ ਚਾਹੁੰਦਾ/ਦੀ/ਦੇ ਹਾਂ ਅਤੇ ਇਸ ਨਾਲ ਬੈਂਕ, ਇਸਦੇ ਕਰਮਚਾਰੀਆਂ, ਏਜੰਟਾਂ, ਪ੍ਰਤੀਨਿਧੀਆਂ ਅਤੇ ਸਹਿਯੋਗੀ ਨੂੰ ਅਜਿਹਾ ਕਰਨ ਲਈ ਅਧਿਕਾਰਤ ਕਰਦਾ/ਦੀ/ਦੇ ਹਾਂ। ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਭਾਰਤ ਦੀ ਟੈਲੀਕਾਮ ਰੈਗੂਲੇਟਰੀ ਦੁਆਰਾ ਨਿਰਧਾਰਤ "ਨੈਸ਼ਨਲ ਡੂ ਨੋਟ ਕਾਲ ਰਜਿਸਟਰੀ" ਵਿੱਚ ਦਰਸਾਏ ਗਏ ਅਣਚਾਹੇ ਸੰਚਾਰ ਦੇ ਸੰਬੰਧ ਵਿੱਚ ਕਾਨੂੰਨ ਬੈਂਕ, ਇਸਦੇ ਨੁਮਾਇੰਦਿਆਂ, ਏਜੰਟਾਂ ਤੋਂ ਪ੍ਰਾਪਤ ਅਜਿਹੇ ਸੰਚਾਰਾਂ/ਕਾਲਾਂ/SMSs ਲਈ ਲਾਗੂ ਨਹੀਂ ਹੋਣਗੇ।
26. ਮੈਂ/ਅਸੀਂ ਬੈਂਕ ਨੂੰ CERSAI ਨੂੰ ਮੇਰੇ/ਸਾਡੇ ਦੁਆਰਾ ਪੇਸ਼ ਕੀਤੀ ਅਰਜ਼ੀ/ਹੋਰ ਸੰਬੰਧਤ ਦਸਤਾਵੇਜ਼ ਜਮ੍ਹਾਂ ਕਰਨ ਦਾ ਅਧਿਕਾਰ ਦਿੰਦਾ/ਦੀ/ਦੇ ਹਾਂ।
27. ਮੈਂ/ਅਸੀਂ ਉਪਰੋਕਤ ਰਜਿਸਟਰਡ ਨੰਬਰ/ਈਮੇਲ ਪਤੇ 'ਤੇ SMS/ਮੇਲ ਰਾਹੀਂ ਕੇਂਦਰੀ KYC ਰਜਿਸਟਰੀ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ ਸਹਿਮਤੀ ਪ੍ਰਦਾਨ ਕਰਦਾ/ਦੀ/ਦੇ ਹਾਂ।
28. ਮੈਂ/ਅਸੀਂ ਬੈਂਕ ਨੂੰ CIBIL ਜਾਂ ਕਿਸੇ ਹੋਰ ਕ੍ਰੈਡਿਟ ਰੇਟਿੰਗ ਏਜੰਸੀ ਨਾਲ ਮੇਰੇ/ਸਾਡੇ ਕ੍ਰੈਡਿਟ ਇਤਿਹਾਸ ਨੂੰ ਤਸਦੀਕ ਕਰਨ ਦਾ ਅਧਿਕਾਰ ਦਿੰਦਾ/ਦੀ/ਦੇ ਹਾਂ ਅਤੇ ਇਹ ਮੰਨਦਾ/ਦੀ/ਦੇ ਹਾਂ ਕਿ ਬੈਂਕ ਕੋਲ ਜਨਤਕ ਖੇਤਰ ਵਿੱਚ ਉਪਲਬਧ ਜਾਣਕਾਰੀ ਤੋਂ ਜਾਂਚ ਕਰਨ ਦਾ ਅਧਿਕਾਰ ਹੋਵੇਗਾ ਤਾਂ ਜੋ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਸਕੇ।
29. ਮੈਂ/ਅਸੀਂ ਜਨ ਸਮਾਲ ਫਾਇਨਾਂਸ ਬੈਂਕ ਨਾਲ ਖਾਤਾ/ਟਰਮ ਡਿਪਾਜ਼ਿਟ (ਫਿਕਸਡ ਡਿਪਾਜ਼ਿਟ) ਖੋਲ੍ਹਣ ਅਤੇ ਵੱਖ-ਵੱਖ ਸੇਵਾਵਾਂ ਨਾਲ ਸਬੰਧਤ ਨਿਯਮਾਂ ਅਤੇ ਸ਼ਰਤਾਂ ਅਤੇ ਖਰਚਿਆਂ ਦੇ ਕਾਰਜਕ੍ਰਮ ਨੂੰ ਪੜ੍ਹਿਆ ਅਤੇ ਸਮਝਿਆ ਹੈ, ਜਿਸ ਵਿੱਚ ATM / ਡੈਬਿਟ ਕਾਰਡ / ਨੈੱਟ ਬੈਂਕਿੰਗ / ਫੋਨ ਬੈਂਕਿੰਗ / ਜਨ ਕੈਸ਼ ਵਾਲਿਟ ਸ਼ਾਮਲ ਹਨ, ਪਰ ਇਸ ਤੱਕ ਸੀਮਿਤ ਨਹੀਂ ਹਨ, ਜਿਹਨਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਅਤੇ ਹੋਰ ਵਿਸਥਾਰ ਨਾਲ www.janabank.com ਉੱਤੇ ਅਤੇ ਇਹਨਾਂ ਨੂੰ ਸਾਡੇ ਉੱਤੇ ਲਾਗੂ ਕਰਨ ਲਈ ਸਹਿਮਤ ਹਾਂ, ਜੋ ਖਾਤਾ ਖੋਲ੍ਹਿਆ ਜਾਂਦਾ ਹੈ।
30. ਮੈਂ/ਅਸੀਂ ਸਮਝਦਾ/ਦੀ/ਦੇ ਹਾਂ ਕਿ ਮੇਰੇ/ਸਾਡੇ ਕਰਜ਼ੇ ਦੀ ਅਰਜ਼ੀ ਦੀ ਪ੍ਰਕਿਰਿਆ ਕਰਨ ਲਈ, ਬੈਂਕ ਮੇਰੇ/ਸਾਡੇ ਨਾਮ 'ਤੇ ਇੱਕ ਬੱਚਤ ਖਾਤਾ ਖੋਲ੍ਹ ਸਕਦਾ ਹੈ। ਮੈਂ/ਅਸੀਂ ਇਸ ਨਾਲ ਐਲਾਨ ਕਰਦਾ/ਦੀ/ਦੇ ਹਾਂ ਕਿ ਜੇ ਮੇਰੀ/ਸਾਡੀ ਅਰਜ਼ੀ ਕਿਸੇ ਵੀ ਕਾਰਨ ਕਰਕੇ ਬੈਂਕ ਦੁਆਰਾ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਬੈਂਕ ਕੋਲ ਉਪਰੋਕਤ ਬੱਚਤ ਖਾਤੇ ਨੂੰ ਮੇਰੇ/ਸਾਡੇ ਨਾਲ ਕਿਸੇ ਵੀ ਸੂਚਨਾ ਜਾਂ ਮੇਰੇ/ਸਾਡੇ ਤੋਂ ਹੋਰ ਸਹਿਮਤੀ ਤੋਂ ਬਿਨਾਂ ਬੰਦ ਕਰਨ ਦਾ ਹੱਕਦਾਰ ਹੋਵੇਗਾ।
31. ਮੈਂ ਇਸ ਲਿਖਤ ਰਾਹੀਂ ਐਲਾਨ ਕਰਦਾ/ਦੀ ਹਾਂ ਕਿ JFSB ਅਧਿਕਾਰੀ, ਸ਼੍ਰੀਮਾਨ/ਸ਼੍ਰੀਮਤੀ _____ ਦੁਆਰਾ ਮੈਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਪੂਰੀ ਪ੍ਰਕਿਰਿਆ ਅਤੇ ਕਾਰਡ ਦੀ ਵਰਤੋਂ ਬਾਰੇ ਮੇਰੇ ਦੁਆਰਾ ਬੋਲੀ ਗਈ/ਸਮਝੀ ਗਈ ਭਾਸ਼ਾ (ਗਾਹਕ ਦੁਆਰਾ ਬੋਲੀ ਗਈ/ਸਮਝੀ ਗਈ ਭਾਸ਼ਾ ਦਾ ਨਾਮ ਲਿਖੋ) ਵਿੱਚ ਸਮਝਾਇਆ ਗਿਆ ਹੈ ਅਤੇ ਮੈਨੂੰ ਇਸ ਬਾਰੇ ਪੂਰੀ ਤਰ੍ਹਾਂ ਸੂਚਿਤ ਕੀਤਾ ਗਿਆ ਹੈ। ਮੈਨੂੰ ਵਧਾਇਆ ਜਾ ਰਹੇ ਕਰਜ਼ੇ ਦੀਆਂ ਨਿਯਮਾਂ ਅਤੇ ਸ਼ਰਤਾਂ ਦੀ ਵੀ ਸਮਝ ਹੈ ਮੈਂ ਉਸੇ ਦੇ ਸਬੂਤ ਵਜੋਂ ਆਪਣੇ ਦਸਤਖਤ/ਖੱਬੇ ਅੰਗੂਠੇ ਦਾ ਨਿਸ਼ਾਨ ਲਗਾਇਆ ਹੈ। ਮੈਂ ਇਸ ਲਿਖਤ ਰਾਹੀਂ ਜਨ ਸਮਾਲ ਫਾਇਨਾਂਸ ਬੈਂਕ ਨੂੰ ਪ੍ਰੀਪੇਡ ਕਾਰਡ / ਨਕਦ ਰਾਹੀਂ ਮੇਰੇ ਕਰਜ਼ੇ ਦੀ ਰਕਮ ਦਾ ਵਿਤਰਨ ਕਰਨ ਦਾ ਅਧਿਕਾਰ ਦਿੰਦਾ ਹਾਂ।
32. "ਮੈਂ/ਅਸੀਂ ਪੁਸ਼ਟੀ ਕਰਦੇ ਹਾਂ ਕਿ ਮੈਂ/ਸਾਨੂੰ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਨੂੰ ਜਾਰੀ ਕੀਤੀ ਗਈ ਮਾਸਟਰ ਪਾਲਿਸੀ ਦੇ ਤਹਿਤ ਜੀਵਨ ਬੀਮਾ ਕਵਰ ਲਈ ਪੇਸ਼ ਕੀਤੇ ਗਏ ਜੀਵਨ ਬੀਮਾ ਉਤਪਾਦ ਬਾਰੇ ਸਮਝਾਇਆ ਗਿਆ ਹੈ। ਮੈਂ/ਅਸੀਂ ਮੰਨਦਾ/ਦੀ/ਦੇ ਅਤੇ ਸਮਝਦਾ/ਦੀ/ਦੇ ਹਾਂ ਕਿ ਬੀਮਾ ਕਵਰ ਸਿਰਫ ਕਰਜ਼ੇ ਦੀ ਰਕਮ ਦੇ ਭੁਗਤਾਨ ਤੇ ਸ਼ੁਰੂ ਹੋਵੇਗਾ। ਮੈਂ / ਅਸੀਂ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਪ੍ਰੀਮੀਅਮ ਪ੍ਰਤੀ ਕੋਈ ਭੁਗਤਾਨ, ਜਾਂ ਤਾਂ ਪੂਰਾ ਜਾਂ ਅੰਸ਼ਕ ਤੌਰ 'ਤੇ ਮੇਰੇ ਦੁਆਰਾ ਫੀਲਡ 'ਤੇ ਨਕਦ ਵਿੱਚ ਨਹੀਂ ਕੀਤਾ ਗਿਆ ਹੈ। ਮੈਂ/ਅਸੀਂ ਉਪਰੋਕਤ ਘੋਸ਼ਣਾ ਪੱਤਰ ਦੇ ਅਧਾਰ 'ਤੇ ਪ੍ਰਸਤਾਵ ਫਾਰਮ ਅਤੇ ਪ੍ਰਵਾਨਗੀ ਫਾਰਮ ਨੂੰ ਲਾਗੂ ਕਰਦਾ/ਦੀ/ਦੇ ਹਾਂ।
33. ਨਾਮ/DOB ਪ੍ਰਤੀ ਘੋਸ਼ਣਾ (ਜੇ ਕੋਈ ਹੋਵੇ) ਮੇਰੇ ਨਾਮ ਵਿੱਚ ਮੇਲ ਨਹੀਂ ਹੈ ਮੈਂ KYC ਦਸਤਾਵੇਜ਼ਾਂ ਵਿੱਚ ਅਧਿਕਾਰਤ ਕਰਦਾ/ਦੀ ਹਾਂ। ਮੈਂ ਐਲਾਨ ਕਰਦਾ/ਦੀ ਹਾਂ ਕਿ ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚ ਜ਼ਿਕਰ ਕੀਤਾ ਗਿਆ ਮੇਰਾ ਨਾਮ/DOB ਸਹੀ ਹੈ ਅਤੇ JFSB ਨੂੰ ਕਰਜ਼ੇ ਦੇ ਦਸਤਾਵੇਜ਼ਾਂ ਲਈ ਵੀ ਇਹੀ ਵਿਚਾਰਨ ਦੀ ਬੇਨਤੀ ਕਰਦਾ/ਦੀ ਹਾਂ।

1. ਪ੍ਰਾਇਮਰੀ KYC ਦਸਤਾਵੇਜ਼ / KYC
2. ਸੈਕੰਡਰੀ KYC ਦਸਤਾਵੇਜ਼ / KYC

ਦਸਤਖਤ / ਅੰਗੂਠਾ ਨਿਸ਼ਾਨ ਕਰਜ਼ਦਾਰ

ਭਾਸ਼ਾਈ ਘੋਸ਼ਣਾ

ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਸਹਿ ਬਿਨੈਕਾਰ/ਗਾਰੰਟਰ (ਅਨਪੜ੍ਹ ਸਹਿ-ਬਿਨੈਕਾਰ/ਗਾਰੰਟਰ ਦਾ ਨਾਮ) ਜਿਨ੍ਹਾਂ ਨੇ ਸਹਿ-ਬਿਨੈਕਾਰ/ਗਾਰੰਟਰ ਹੋਣਾ ਹੈ ਉਹ ਅਨਪੜ੍ਹ ਹੈ(ਹਨ) ਅਤੇ ਉਨ੍ਹਾਂ ਨੂੰ ਕਰਜ਼ੇ ਦੀ ਪ੍ਰਕਿਰਿਆ ਅਤੇ ਪ੍ਰਾਇਮਰੀ ਗਾਹਕ ਨੂੰ ਦਿੱਤੀ ਜਾ ਰਹੀ ਕਰਜ਼ੇ ਦੀ ਰਕਮ ਬਾਰੇ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੇਵਾਂ ਨੇ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਦੇ ਕਰਜ਼ਦਾਰ ਅਤੇ ਸਹਿ-ਬਿਨੈਕਾਰ/ਗਾਰੰਟਰ ਵਜੋਂ ਲੈਣ-ਦੇਣ/ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਹੈ ਅਤੇ ਉਸ LTM ਮੇਰੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। ਹੋਰ ਪੜ੍ਹੇ-ਲਿਖੇ ਮੈਂਬਰ(ਰਾਂ) ਨੇ ਵੀ ਪ੍ਰਾਇਮਰੀ ਗਾਹਕ/ਸਹਿ-ਬਿਨੈਕਾਰ ਨੂੰ ਬੈਂਕ ਦੀ ਕਾਰਜਸ਼ੀਲਤਾ ਅਤੇ ਕਰਜ਼ੇ ਦੀ ਮਾਤਰਾ ਬਾਰੇ ਦੱਸਿਆ ਹੈ ਅਤੇ ਇਸ ਸਬੰਧ ਵਿੱਚ ਪ੍ਰਾਪਤ ਕੀਤੀ ਗਈ ਘੋਸ਼ਣਾ ਹੇਠਾਂ ਦਿੱਤੀ ਗਈ ਹੈ।

ਘੋਸ਼ਣਾਕਰਤਾ ਦਾ ਨਾਮ ਜੋ ਬੈਂਕ ਦਾ ਮੈਂਬਰ ਹੈ

ਦਸਤਖਤ / ਅੰਗੂਠਾ ਨਿਸ਼ਾਨ ਕਰਜ਼ਦਾਰ

ਅਕਿਰਿਆਸ਼ੀਲ ਅਤੇ ਡੋਰਮੈਂਟ ਖਾਤਾ ਐਕਟੀਵੇਸ਼ਨ ਬੇਨਤੀ (ਸਿਰਫ K2 ਜਾਂ L2 ਗਾਹਕਾਂ ਲਈ)

ਮੈਂ/ਅਸੀਂ _____ ਪੁਸ਼ਟੀ ਕਰਦਾ/ਦੀ/ਦੇ ਹਾਂ ਕਿ ਮੈਂ/ਅਸੀਂ ਆਪਣਾ/ਸਾਡਾ ਉਪਰੋਕਤ ਖਾਤਾ ਨੰ. _____ ਹੇਠ ਲਿਖੇ ਕਾਰਨ ਕਰਕੇ ਨਹੀਂ ਚਲਾਇਆ ਹੈ। _____ ਮੈਂ/ਅਸੀਂ ਮੇਰੇ/ਸਾਡੇ ਉਪਰੋਕਤ ਖਾਤੇ ਨੂੰ ਕਿਰਿਆਸ਼ੀਲ ਕਰਨ ਲਈ ਤੁਹਾਨੂੰ ਬੇਨਤੀ ਕਰਦਾ/ਦੀ/ਦੇ ਹਾਂ।

ਦਸਤਖਤ / ਅੰਗੂਠਾ ਨਿਸ਼ਾਨ ਕਰਜ਼ਦਾਰ

ਗਾਰੰਟਰ

FATCA- CRS ਘੋਸ਼ਣਾਵਾਂ

ਕਿਰਪਾ ਕਰਕੇ ਲਾਗੂ ਟੈਕਸ ਰਿਹਾਇਸ਼ ਘੋਸ਼ਣਾ (ਕੋਈ ਵੀ ਇੱਕ) 'ਤੇ ਕਲਿੱਕ ਕਰੋ*

ਮੈਂ/ਅਸੀਂ ਭਾਰਤ ਦੇ ਟੈਕਸ ਨਿਵਾਸੀ ਹਾਂ ਅਤੇ ਕਿਸੇ ਹੋਰ ਦੇਸ਼ ਦੇ ਟੈਕਸ ਨਿਵਾਸੀ ਨਹੀਂ ਹਾਂ ☐ Y ☐ N (ਜੇ ਨਹੀਂ, ਤਾਂ ਵੱਖਰੇ FATCA ਘੋਸ਼ਣਾ ਫਾਰਮ ਭਰਨ ਦੀ ਜ਼ਰੂਰਤ ਹੈ)

ਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ 7 ਅਗਸਤ 2015 ਨੂੰ ਇਨਕਮ ਟੈਕਸ ਨਿਯਮਾਂ, 1962 ਦੇ ਹਿੱਸੇ ਵਜੋਂ ਨਿਯਮ 114F ਤੋਂ 114M ਤੱਕ ਸੂਚਿਤ ਕੀਤਾ ਹੈ, ਜਿਸ ਵਿੱਚ ਨਿਯਮਾਂ ਵਿੱਚ ਭਾਰਤੀ ਵਿੱਤੀ ਸੰਸਥਾਵਾਂ ਜਿਵੇਂ ਕਿ ਬੈਂਕ ਨੂੰ ਸਾਡੇ ਸਾਰੇ ਖਾਤਾ ਧਾਰਕਾਂ ਤੋਂ ਵਾਧੂ ਨਿੱਜੀ, ਟੈਕਸ ਅਤੇ ਲਾਭਕਾਰੀ ਮਾਲਕ ਦੀ ਜਾਣਕਾਰੀ ਅਤੇ ਕੁਝ ਪ੍ਰਮਾਣੀਕਰਣ ਅਤੇ ਦਸਤਾਵੇਜ਼ ਮੰਗਣ ਦੀ ਲੋੜ ਹੁੰਦੀ ਹੈ। ਸੰਬੰਧਤ ਮਾਮਲਿਆਂ ਵਿੱਚ, ਖਾਤੇ ਜਾਂ ਇਸ ਨਾਲ ਸੰਬੰਧਤ ਕਿਸੇ ਵੀ ਆਮਦਨੀ ਤੋਂ ਉੱਚਿਤ ਰੋਕਥਾਮ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਟੈਕਸ ਅਥਾਰਟੀਆਂ / ਨਿਯੁਕਤ ਏਜੰਸੀਆਂ / ਰੋਕਥਾਮ ਏਜੰਟਾਂ ਨੂੰ ਜਾਣਕਾਰੀ ਦੇਣੀ ਪਵੇਗੀ। ਜੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਕਿਸੇ ਵੀ ਜਾਣਕਾਰੀ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਸਾਨੂੰ ਤੁਰੰਤ, ਭਾਵ 30 ਦਿਨਾਂ ਦੇ ਅੰਦਰ ਸੂਚਿਤ ਕਰੋ। ਜੇ ਤੁਹਾਨੂੰ ਆਪਣੇ ਟੈਕਸ ਨਿਵਾਸ ਬਾਰੇ ਕੋਈ ਸਵਾਲ ਹਨ, ਜੇ, ਆਪਣੇ ਟੈਕਸ ਸਲਾਹਕਾਰ ਨਾਲ ਸੰਪਰਕ ਕਰੋ। ਜੇ ਤੁਸੀਂ US ਨਾਗਰਿਕ ਜਾਂ ਨਿਵਾਸੀ ਜਾਂ ਗ੍ਰੀਨ ਕਾਰਡ ਧਾਰਕ ਹੋ, ਤਾਂ ਕਿਰਪਾ ਕਰਕੇ ਆਪਣੇ US ਟੈਕਸ \$ ਪਛਾਣ ਨੰਬਰ ਦੇ ਨਾਲ ਵਿਦੇਸ਼ੀ ਦੇਸ਼ ਦੀ ਜਾਣਕਾਰੀ ਖੇਤਰ ਵਿੱਚ ਸੰਯੁਕਤ ਰਾਜ ਨੂੰ ਸ਼ਾਮਲ ਕਰੋ। TIN ਜਾਂ ਕਾਰਜਸ਼ੀਲ ਬਰਾਬਰਤ ਪ੍ਰਦਾਨ ਕਰਨਾ ਲਾਜ਼ਮੀ ਹੈ ਜੇ ਉਹ ਦੇਸ਼ ਜਿਸ ਵਿੱਚ ਤੁਸੀਂ ਟੈਕਸ ਨਿਵਾਸੀ ਹੋ ਅਜਿਹੇ ਪਛਾਣਕਰਤਾਵਾਂ ਨੂੰ ਜਾਰੀ ਕਰਦਾ ਹੈ। ਜੇ ਕੋਈ TIN ਅਜੇ ਉਪਲਬਧ ਨਹੀਂ ਹੈ ਜਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਤਾਂ ਕਿਰਪਾ ਕਰਕੇ ਘੋਸ਼ਣਾ ਪ੍ਰਦਾਨ ਕਰੋ ਅਤੇ ਇਸ ਨੂੰ ਫਾਰਮ ਨਾਲ ਜੋੜੋ। ਮੈਂ ਇਸ ਫਾਰਮ ਦੀਆਂ ਜਾਣਕਾਰੀ ਜ਼ਰੂਰਤਾਂ ਨੂੰ ਸਮਝ ਲਿਆ ਹੈ (FATCA / CRS ਨਿਰਦੇਸ਼ਾਂ ਅਤੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਪੜ੍ਹਿਆ ਜਾਵੇ) ਅਤੇ ਇਸ ਲਿਖਤ ਰਾਹੀਂ ਪੁਸ਼ਟੀ ਕਰਦਾ/ਦੀ ਹਾਂ ਕਿ ਇਸ ਫਾਰਮ 'ਤੇ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹੈ ਅਤੇ ਇਸ ਰਾਹੀਂ ਉਸਨੂੰ ਸਵੀਕਾਰ ਕਰਦਾ/ਦੀ ਹੈ।

ਮਿਤੀ:

ਸਥਾਨ:

ਦਸਤਖਤ / ਅੰਗੂਠਾ ਨਿਸ਼ਾਨ ਕਰਜ਼ਦਾਰ

ਨਾਮਜ਼ਦਗੀ (ਖਾਤਾ ਖੋਲ੍ਹਣ ਲਈ ਕੇਵਲ ਇੱਕ ਵਿਅਕਤੀਗਤ ਨਾਮਜ਼ਦ ਵਿਅਕਤੀ ਦੀ ਇਜਾਜ਼ਤ ਹੈ)

[] ਮੈਂ ਨਾਮਜ਼ਦ ਕਰਨਾ ਚਾਹੁੰਦਾ/ਦੀ ਹਾਂ [] ਮੈਂ ਨਾਮਜ਼ਦ ਨਹੀਂ ਕਰਨਾ ਚਾਹੁੰਦਾ/ਦੀ

ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 45 ZA ਅਤੇ ਬੈਂਕਿੰਗ ਕੰਪਨੀਆਂ (ਨਾਮਜ਼ਦਗੀ) ਨਿਯਮ 1985 ਦੇ ਨਿਯਮ 2 (1) ਦੇ ਤਹਿਤ ਬੈਂਕਿੰਗ ਜਮ੍ਹਾਂ ਰਕਮਾਂ ਦੇ ਸੰਬੰਧ ਵਿੱਚ ਨਾਮਜ਼ਦਗੀ।

ਮੈਂ/ਅਸੀਂ (ਨਾਮ) (ਪਤਾ) 5, ਹੇਠ ਦਿੱਤੇ ਵਿਅਕਤੀ ਨੂੰ ਨਾਮਜ਼ਦ ਕਰਦਾ/ਦੀ ਹਾਂ ਜਿਸ ਨੂੰ ਮੇਰੇ/ਸਾਡੇ/ਨਾਬਾਲਗ ਦੀ ਮੌਤ ਦੀ ਸਥਿਤੀ ਵਿੱਚ ਉਪਰੋਕਤ ਖਾਤੇ ਵਿੱਚ ਜਮ੍ਹਾਂ ਰਕਮ ਜਨ ਸਮਾਲ ਫਾਇਨਾਂਸ ਬੈਂਕ ਦੁਆਰਾ ਰਕਮ ਵਾਪਿਸ ਅਦਾ ਕੀਤੀ ਜਾ ਸਕਦੀ ਹੈ ਨਾਮ ਪਤਾ: [] ਮੁੱਖ ਬਿਨੈਕਾਰ ਵਜੋਂ [] ਜੇ ਮੁੱਖ ਬਿਨੈਕਾਰ ਤੋਂ ਵੱਖਰਾ ਹੋਵੇ [] ਜਮ੍ਹਾਂਕਰਤਾ ਦੇ ਨਾਲ ਰਿਸ਼ਤਾ, ਜੇ ਕੋਈ ਹੈ [] ਉਮਰ [] ਸਾਲ ਨਾਮਜ਼ਦ ਦੀ ਜਨਮ ਮਿਤੀ। [] * ਕਿਉਂਕਿ ਨਾਮਜ਼ਦ ਵਿਅਕਤੀ ਨਾਬਾਲਗ ਹੈ ਮੈਂ/ਅਸੀਂ (ਨਾਮ) ਨਾਬਾਲਗ ਨਾਲ ਰਿਸ਼ਤਾ* ਨੂੰ ਨਿਯੁਕਤ ਕਰਦੇ ਹਾਂ। [] ਪਤਾ: [] ਮੁੱਖ ਬਿਨੈਕਾਰ ਵਜੋਂ [] ਜੇ ਵੱਖਰਾ ਹੋਵੇ, ਨਾਮਜ਼ਦ ਵਿਅਕਤੀ ਦੀ ਨਾਬਾਲਗ ਅਵਸਥਾ ਦੌਰਾਨ ਮੇਰੇ/ਸਾਡੇ/ਨਾਬਾਲਗ ਦੀ ਮੌਤ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਦੀ ਤਰਫੋਂ ਜਮ੍ਹਾਂ ਰਕਮ ਪ੍ਰਾਪਤ ਕੀਤੀ ਜਾਵੇ।

ਨਾਮਜ਼ਦ ਦਾ ਮੋਬਾਈਲ ਨੰਬਰ

ਦਸਤਖਤ / ਅੰਗੂਠਾ ਨਿਸ਼ਾਨ ਕਰਜ਼ਦਾਰ

ਗਾਰੰਟਰ

ਸਥਾਨ:

ਦਸਤਖਤ:

*ਜੇ ਨਾਮਜ਼ਦ ਨਾਬਾਲਗ ਨਹੀਂ ਹੈ ਤਾਂ ਨਿਸ਼ਾਨ ਲਗਾਓ। ** ਜੇ ਕਿਸੇ ਨਾਬਾਲਗ ਦੇ ਨਾਂ 'ਤੇ ਖਾਤਾ ਖੋਲ੍ਹਿਆ ਜਾਂਦਾ ਹੈ, ਤਾਂ ਨਾਮਜ਼ਦਗੀ 'ਤੇ ਉਸ ਵਿਅਕਤੀ ਦੁਆਰਾ ਦਸਤਖਤ ਕੀਤੇ ਜਾਣੇ ਚਾਹੀਦੇ ਹਨ ਜੋ ਨਾਬਾਲਗ ਦੀ ਤਰਫੋਂ ਕੰਮ ਕਰਨ ਦਾ ਕਾਨੂੰਨੀ ਤੌਰ 'ਤੇ ਹੱਕਦਾਰ ਹੋਵੇ। *** ਅੰਗੂਠਾ ਨਿਸ਼ਾਨ ਦੇ ਕੇਸ ਵਿੱਚ, ਨਾਮਜ਼ਦਗੀ ਨੂੰ ਨੱਥੀ ਵਜੋਂ ਭਰਿਆ ਜਾਵੇ। **** ਮੈਂ ਨਾਮਜ਼ਦਗੀ ਦੇ ਲਾਭ ਸਮਝ ਲਏ ਹਨ ਅਤੇ ਤਾਂ ਵੀ ਨਾਮਜ਼ਦ ਕਰਨ ਦੀ ਇੱਛਾ ਨਹੀਂ ਕਰਦਾ/ਦੀ।